



ਦਫ਼ਤਰ ਉਪ ਮੰਡਲ ਇੰਜੀਨੀਅਰ, ਪ੍ਰਾਂਤਕ ਉਪ ਮੰਡਲ ਲੋਕ ਨਿਰਮਾਣ ਵਿਭਾਗ,

ਭਵਨ ਤੇ ਮਾਰਗ ਸ਼ਾਖਾ, ਮੋਗਾ

Email: sdepsdmogapwdpb@gmail.com

1

ਵੱਲ,

Principal;

D.A.V.K.R.B Senior Secondary Public School,
Kot-Ise-Khan, Moga.

ਨੰਬਰ 375

ਮਿਤੀ 09-09-2020

ਵਿਸ਼ਾ :-

ਇਮਾਰਤ ਸੁਰਖਿਅਤ ਹੋਣ ਸਬੰਧੀ ਸਰਟੀਫਿਕੇਟ ਬਾਬਤ ਸਾਲ 2020-2021

ਉਪਰੋਕਤ ਵਿਸ਼ੇ ਦੇ ਸਬੰਧ ਵਿਚ ਆਪ ਜੀ ਦੇ ਸਕੂਲ ਦੀ ਇਮਾਰਤ ਦਾ ਨਿਰੀਖਣ ਸਬੰਧਤ ਜੂਨੀਅਰ ਇੰਜੀਨੀਅਰ ਵਲੋਂ ਕੀਤਾ ਗਿਆ ਅਤੇ ਇਮਾਰਤ ਸੁਰਖਿਅਤ ਪਾਈ ਗਈ ਇਸ ਲਈ ਹੁਣ ਇਸ ਇਮਾਰਤ ਦਾ ਸੁਰਖਿਅਤ ਹੋਣ ਸਬੰਧੀ ਸਰਟੀਫਿਕੇਟ ਸਾਲ 2020-2021 ਆਪ ਜੀ ਨੂੰ ਸੂਚਨਾ ਅਤੇ ਅਗਲੇਰੀ ਕਾਰਵਾਈ ਹਿੱਤ ਭੇਜਿਆ ਜਾਦਾ ਹੈ ਜੀ।

ਨੱਥੀ/ਸਰਟੀਫਿਕੇਟ।

ਉਪ ਮੰਡਲ ਇੰਜੀਨੀਅਰ,
ਪ੍ਰਾਂਤਕ ਉਪ ਮੰਡਲ ਭੱਤੇਮ ਸਾਖਾ,
ਮੋਗਾ।

PROFORMA FOR SAFETY OF SCHOOL BUILDING
PART-I

(To be filled by the Head of School / Institute)

- 1) Name of the School DAV KRB Public School,
- 2) Location Maga Road, Kat Dse Khan,
- 3) Plot Area 7. Acres
- 4) Plinth Area 9000 Sq ft
- 5) Number of storey's Two
- 6) Year of construction of Building 1997
- 7) If the building has been constructed under the Supervision of the qualified Engineer, the following details may be given:-
 - a) Name of the Engineer with Qualification Pravindar Pal Singh,
 - b) Address of Engineer Armitaai Road, Kat Dse Khan,
 - c) Set of structural drawing used in the construction Available Disa. n. 7098
 - d) Name & address of Architect with qualification:
- 8) Whether the building has been constructed for the Purpose school. Yes / No
Residential purpose and converted for use as a school Yes / No
- 9) Material used for Roof.
 - a) R.C.C slab/ R.B.C Slabs Yes / No
 - b) R.S. Joist & Battens Yes / No
 - c) Wooden Joist & Battens Yes / No
- 10) Material used for walls.
 - a) Mud Mortar Yes / No
 - b) Cement Mortar Yes / No
 - c) Lime Mortar Yes / No
- 11) Flooring.
 - a) Conglomerate Yes / No
 - b) Terrazzo Yes / No
 - c) Brick Paving Yes / No
- 12) A detailed drawing indicating dimension of Room Alongwith size and location of doors and windows (attached).
- 13) For Fire Safety.
 - a) Weather the width of the staircase is 1.5 Mtr Yes / No
 - b) Weather portable fire exiting Yes / No
 - c) Weather School building is free from inflammable & toxic material Yes / No
 - d) Weather Cooking of food is done at a safe place Yes / No
 - e) Weather any thatch of combustibile material as been Used Yes / No

14) Requirement for fire Protection Arrangements under NBC Part -IV

(For Building height Less than 1.5metre)

- a) Weather house Real provided.
b) Weather down corner provided.
c) Weather automatic sprinkler provided.
d) Weather underground static water storage tank of Capacity 50,000 Ltr.(It converted are excess 1600sqm)
e) Weather over head tank of capacity 10,000 Ltr. Exists (in case of house real) 20,000 Ltr.
f) Weather one electric and one diesel pump of 3 kg/ cum Pressure of capacity 1620 LPM. One electric pump of Capacity 180LPM exist near underground static tank
g) Weather a pump 3 Kg /cum preasur & 450/500 LPM Exist near over head tank.

Yes ✓ / No
Yes ✓ / No
Yes ✓ / No
Yes ✓ / No
Yes ✓ / No

Yes / No ✓

Yes / No ✓

Yes / No ✓

Wassed
Principal

DAV KRB Public School
Kot-Ise-Khan

PART -II

(To be filled by the S.D.E for PWD (B&R) Department)

- a) I have visited the above mentioned school on date 1-09-2020 And have been visually inspected it from all angles of safety and fined it fit for normal used as school buildings.
- b) In case and addition / alteration of expansion and modifications to this building is to be carried out the same be carried out under the supervision of a qualification Engineer and this certificate may be re-obtained after the completion from the undersigned.
- c) In case the building is affected by food , or if there is settlement of walls/ foundation of sagging of roofs etc. immediate inspection of the undersigned by arranged to check the stability and safety of the building.
- d) This building can be safety occupied for normal used upto (indicate upto which it can be used) Valid upto 31-3-2021 (2020-2021) one year only.

Prasad

HS
Sub Divisional Engineer,
Provincial Sub Division,
PWD (B&R) Br. Moga.

Officer Stamp